

 Print Page

Sri Guru Granth Sahib

Displaying 1005 of

ਹਮ ਤੁਮ ਸੰਗਿ ਝੁਠੇ ਸਭਿ ਬੋਲਾ ॥

Ham Thum Sang Jhoothae Sabh Bolaa ||

False is all his talk of me and you.

ਮਾਰੂ (ਮਃ ੫) (੧੯) ੨:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧

Raag Maaroo Guru Arjan Dev

ਪਾਇ ਠਗਉਰੀ ਆਪਿ ਭੁਲਾਇਓ ॥

Paae Thagouree Aap Bhulaaeiou ||

The Lord Himself administers the poisonous potion, to mislead and delude.

ਮਾਰੂ (ਮਃ ੫) (੧੯) ੨:੧੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧

Raag Maaroo Guru Arjan Dev

ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥

Naanak Kirath N Jaae Mittaaeiou ||2||

O Nanak, the the karma of past actions cannot be erased. ||2||

ਮਾਰੂ (ਮਃ ੫) (੧੯) ੨:੧੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧

Raag Maaroo Guru Arjan Dev

ਪਸੁ ਪੰਖੀ ਭੂਤ ਅਰੁ ਪ੍ਰੇਤਾ ॥

Pas Pankhee Bhooth Ar Praethaa ||

Beasts, birds, demons and ghosts

ਮਾਰੂ (ਮਃ ੫) (੧੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੨

Raag Maaroo Guru Arjan Dev

ਬਹੁ ਬਿਧਿ ਜੋਨੀ ਫਿਰਤ ਅਨੇਤਾ ॥

Bahu Bidhh Jonee Firath Anaethaa ||

- in these many ways, the false wander in reincarnation.

ਮਾਰੂ (ਮਃ ੫) (੧੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੨

Raag Maaroo Guru Arjan Dev

ਜਹ ਜਾਨੋ ਤਹ ਰਹਨੁ ਨ ਪਾਵੈ ॥

Jeh Jaano Theh Rehan N Paavai ||

Wherever they go, they cannot remain there.

ਮਾਰੂ (ਮਃ ੫) (੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੨
Raag Maaroo Guru Arjan Dev

ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥

Thhaan Bihoon Outh Outh Fir Dhhaavai ||

They have no place of rest; they rise up again and again and run around.

ਮਾਰੂ (ਮਃ ੫) (੧੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੨
Raag Maaroo Guru Arjan Dev

ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥

Man Than Baasanaa Bahuth Bisathhaaraa ||

Their minds and bodies are filled with immense, expansive desires.

ਮਾਰੂ (ਮਃ ੫) (੧੯) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੩
Raag Maaroo Guru Arjan Dev

ਅਹੰਮੇਵ ਮੂਠੋ ਬੇਚਾਰਾ ॥

Ahanmaev Mootho Baechaaraa ||

The poor wretches are cheated by egotism.

ਮਾਰੂ (ਮਃ ੫) (੧੯) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੩
Raag Maaroo Guru Arjan Dev

ਅਨਿਕ ਦੋਖ ਅਰੁ ਬਹੁਤੁ ਸਜਾਈ ॥

Anik Dhokh Ar Bahuth Sajaaee ||

They are filled with countless sins, and are severely punished.

ਮਾਰੂ (ਮਃ ੫) (੧੯) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੩
Raag Maaroo Guru Arjan Dev

ਤਾ ਕੀ ਕੀਮਤਿ ਕਹਣੁ ਨ ਜਾਈ ॥

Thaa Kee Keemath Kehan N Jaaee ||

The extent of this cannot be estimated.

ਮਾਰੂ (ਮਃ ੫) (੧੯) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੪
Raag Maaroo Guru Arjan Dev

ਪ੍ਰਭ ਬਿਸਰਤ ਨਰਕ ਮਹਿ ਪਾਇਆ ॥

Prabh Bisarath Narak Mehi Paaeiaa ||

Forgetting God, they fall into hell.

ਮਾਰੂ (ਮਃ ੫) (੧੯) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੪
Raag Maaroo Guru Arjan Dev

ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥

Theh Maath N Bandhh N Meeth N Jaaeiaa ||

There are no mothers there, no siblings, no friends and no spouses.

ਮਾਠੁ (ਮਃ ੫) (੧੯) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੪

Raag Maaroo Guru Arjan Dev

ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥

Jis Ko Hoth Kirapaal Suaamee ||

Those humble beings, unto whom the Lord and Master becomes Merciful,

ਮਾਠੁ (ਮਃ ੫) (੧੯) ੩:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੫

Raag Maaroo Guru Arjan Dev

ਸੋ ਜਨੁ ਨਾਨਕ ਪਾਰਗਰਾਮੀ ॥੩॥

So Jan Naanak Paaragaraamee ||3||

O Nanak, cross over. ||3||

ਮਾਠੁ (ਮਃ ੫) (੧੯) ੩:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੫

Raag Maaroo Guru Arjan Dev

ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥

Bhramath Bhramath Prabh Saranee Aaeiaa ||

Rambling and roaming, wandering around, I came to seek the Sanctuary of God.

ਮਾਠੁ (ਮਃ ੫) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੫

Raag Maaroo Guru Arjan Dev

ਦੀਨਾ ਨਾਥ ਜਗਤ ਪਿਤ ਮਾਇਆ ॥

Dheenaa Naathh Jagath Pith Maeiaa ||

He is the Master of the meek, the father and mother of the world.

ਮਾਠੁ (ਮਃ ੫) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੬

Raag Maaroo Guru Arjan Dev

ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥

Prabh Dhaeiaal Dhukh Dharadh Bidhaaran ||

The Merciful Lord God is the Destroyer of sorrow and suffering.

ਮਾਠੁ (ਮਃ ੫) (੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੬

Raag Maaroo Guru Arjan Dev

ਜਿਸੁ ਭਾਵੈ ਤਿਸ ਹੀ ਨਿਸਤਾਰਣ ॥

Jis Bhaavai This Hee Nisathaaran ||

He emancipates whoever He pleases.

ਮਾਠੁ (ਮਃ ੫) (੧੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੭

Raag Maaroo Guru Arjan Dev

ਅੰਧ ਕੂਪ ਤੇ ਕਾਢਨਹਾਰਾ ॥

Andhh Koop Thae Kaadtanehaaraa ॥

He lifts them up and pulls him out of the deep dark pit.

ਮਾਰੂ (ਮਃ ੫) (੧੯) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੭
Raag Maaroo Guru Arjan Dev

ਪ੍ਰੇਮ ਭਗਤਿ ਹੋਵਤ ਨਿਸਤਾਰਾ ॥

Praem Bhagath Hovath Nisathaaraa ॥

Emancipation comes through loving devotional worship.

ਮਾਰੂ (ਮਃ ੫) (੧੯) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੭
Raag Maaroo Guru Arjan Dev

ਸਾਧ ਰੂਪ ਅਪਨਾ ਤਨੁ ਧਾਰਿਆ ॥

Saadhh Roop Apanaa Than Dhhaariaa ॥

The Holy Saint is the very embodiment of the Lord's form.

ਮਾਰੂ (ਮਃ ੫) (੧੯) ੪:੭ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੭
Raag Maaroo Guru Arjan Dev

ਮਹਾ ਅਗਨਿ ਤੇ ਆਪਿ ਉਬਾਰਿਆ ॥

Mehaa Agan Thae Aap Oubaariaa ॥

He Himself saves us from the great fire.

ਮਾਰੂ (ਮਃ ੫) (੧੯) ੪:੮ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੮
Raag Maaroo Guru Arjan Dev

ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥

Jap Thap Sanjam Eis Thae Kishh Naahee ॥

By myself, I cannot practice meditation, austerities, penance and self-discipline.

ਮਾਰੂ (ਮਃ ੫) (੧੯) ੪:੯ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੮
Raag Maaroo Guru Arjan Dev

ਆਦਿ ਅੰਤਿ ਪ੍ਰਭ ਅਗਮ ਅਗਾਹੀ ॥

Aadh Anth Prabh Agam Aгааhee ॥

In the beginning and in the end, God is inaccessible and unfathomable.

ਮਾਰੂ (ਮਃ ੫) (੧੯) ੪:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੮
Raag Maaroo Guru Arjan Dev

ਨਾਮੁ ਦੇਹਿ ਮਾਗੈ ਦਾਸੁ ਤੇਰਾ ॥

Naam Dhaehi Maagai Dhaas Thaeraa ॥

Please bless me with Your Name, Lord; Your slave begs only for this.

ਮਾਰੂ (ਮਃ ੫) (੧੯) ੪:੧੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੯

Raag Maaroo Guru Arjan Dev

ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥

Har Jeevan Padh Naanak Prabh Maeraa ||4||3||19||

O Nanak, my Lord God is the Giver of the true state of life. ||4||3||19||

ਮਾਰੂ (ਮਃ ੫) (੧੯) ੪:੧੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੯

Raag Maaroo Guru Arjan Dev

ਮਾਰੂ ਮਹਲਾ ੫ ॥

Maaroo Mehalaa 5 ||

Maaroo, Fifth Mehl:

ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੫

ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥

Kath Ko Ddehakaavahu Logaa Mohan Dheen Kirapaaee ||1||

Why do you try to deceive others, O people of the world? The Fascinating Lord is Merciful to the meek.

॥1॥

ਮਾਰੂ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੦

Raag Maaroo Guru Arjan Dev

ਐਸੀ ਜਾਨਿ ਪਾਈ ॥

Aisee Jaan Paaee ||

This is what I have come to know.

ਮਾਰੂ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੦

Raag Maaroo Guru Arjan Dev

ਸਰਣਿ ਸੁਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥

Saran Sooro Gur Dhaathaa Raakhai Aap Vaddaaee ||1|| Rehaao ||

The brave and heroic Guru, the Generous Giver, gives Sanctuary and preserves our honor. ||1||Pause||

ਮਾਰੂ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੦

Raag Maaroo Guru Arjan Dev

ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥

Bhagathaa Kaa Aagiaakaaree Sadhaa Sadhaa Sukhadhaaee ||2||

He submits to the Will of His devotees; He is forever and ever the Giver of peace. ||2||

ਮਾਰੂ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੧

Raag Maaroo Guru Arjan Dev

ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥

Apanae Ko Kirapaa Kareeahu Eik Naam Dhhiaaee ||3||

Please bless me with Your Mercy, that I may meditate on Your Name alone. ||3||

ਮਾਰੂ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੨

Raag Maaroo Guru Arjan Dev

ਨਾਨਕੁ ਦੀਨੁ ਨਾਮੁ ਮਾਰੈ ਦੁਤੀਆ ਭਰਮੁ ਚੁਕਾਈ ॥੪॥੪॥੨੦॥

Naanak Dheen Naam Maagai Dhutheehaa Bharam Chukaaee ||4||4||20||

Nanak, the meek and humble, begs for the Naam, the Name of the Lord; it eradicates duality and doubt. ||4||4||20||

ਮਾਰੂ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੨

Raag Maaroo Guru Arjan Dev

ਮਾਰੂ ਮਹਲਾ ੫ ॥

Maaroo Mehalaa 5 ||

Maaroo, Fifth Mehl:

ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੫

ਮੇਰਾ ਠਾਕੁਰੁ ਅਤਿ ਭਾਰਾ ॥

Maeraa Thaakur Ath Bhaaraa ||

My Lord and Master is utterly powerful.

ਮਾਰੂ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੩

Raag Maaroo Guru Arjan Dev

ਮੋਹਿ ਸੇਵਕੁ ਬੇਚਾਰਾ ॥੧॥

Mohi Saevak Baechaaraa ||1||

I am just His poor servant. ||1||

ਮਾਰੂ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੩

Raag Maaroo Guru Arjan Dev

ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥

Mohan Laal Maeraa Preetham Man Praanaa ||

My Enticing Beloved is very dear to my mind and my breath of life.

ਮਾਰੂ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੩

Raag Maaroo Guru Arjan Dev

ਮੋ ਕਉ ਦੇਹੁ ਦਾਨਾ ॥੧॥ ਰਹਾਉ ॥

Mo Ko Dhaehu Dhaanaa ||1|| Rehaao ||

He blesses me with His gift. ||1||Pause||

ਮਾਰੂ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੪

Raag Maaroo Guru Arjan Dev

ਸਗਲੇ ਮੈ ਦੇਖੇ ਜੋਈ ॥

Sagalae Mai Dhaekhae Joee ||

I have seen and tested all.

ਮਾਰੂ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੪
Raag Maaroo Guru Arjan Dev

ਬੀਜਉ ਅਵਰੁ ਨ ਕੋਈ ॥੨॥

Beejo Avar N Koee ||2||

There is none other than Him. ||2||

ਮਾਰੂ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੪
Raag Maaroo Guru Arjan Dev

ਜੀਅਨ ਪ੍ਰਤਿਪਾਲਿ ਸਮਾਹੈ ॥

Jeean Prathipaal Samaahai ||

He sustains and nurtures all beings.

ਮਾਰੂ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev

ਹੈ ਹੋਸੀ ਆਹੇ ॥੩॥

Hai Hosee Aahae ||3||

He was, and shall always be. ||3||

ਮਾਰੂ (ਮਃ ੫) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev

ਦਇਆ ਮੋਹਿ ਕੀਜੈ ਦੇਵਾ ॥

Dhaeiaa Mohi Keejai Dhaevaa ||

Please bless me with Your Mercy, O Divine Lord,

ਮਾਰੂ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev

ਨਾਨਕ ਲਾਗੋ ਸੇਵਾ ॥੪॥੫॥੨੧॥

Naanak Laago Saevaa ||4||5||21||

And link Nanak to Your service. ||4||5||21||

ਮਾਰੂ (ਮਃ ੫) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev

ਮਾਰੂ ਮਹਲਾ ੫ ॥

Maaroo Mehalaa 5 ||

Maaroo, Fifth Mehl:

ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੫

ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥

Pathith Oudhhaaran Thaaaran Bal Bal Balae Bal Jaaeeai ||

The Redeemer of sinners, who carries us across; I am a sacrifice, a sacrifice, a sacrifice, a sacrifice to Him.

ਮਾਰੂ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੬

Raag Maaroo Guru Arjan Dev

ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥

Aisaa Koee Bhaettai Santh Jith Har Harae Har Dhhaiaeeai ||1||

If only I could meet with such a Saint, who would inspire me to meditate on the Lord, Har, Har, Har, Har. ||1||

ਮਾਰੂ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੬

Raag Maaroo Guru Arjan Dev

ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥

Mo Ko Koe N Jaanath Keheeth Dhaas Thumaaraa ||

No one knows me; I am called Your slave.

ਮਾਰੂ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੭

Raag Maaroo Guru Arjan Dev

ਏਹਾ ਓਟ ਆਧਾਰਾ ॥੧॥ ਰਹਾਉ ॥

Eaehaa Outt Aadhhaaraa ||1|| Rehaao ||

This is my support and sustenance. ||1||Pause||

ਮਾਰੂ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੭

Raag Maaroo Guru Arjan Dev

ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥

Sarab Dhhaaran Prathipaaran Eik Bino Dheenaa ||

You support and cherish all; I am meek and humble - this is my only prayer.

ਮਾਰੂ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੮

Raag Maaroo Guru Arjan Dev

ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥

Thumaree Bidhh Thum Hee Jaanahu Thum Jal Ham Meenaa ||2||

You alone know Your Way; You are the water, and I am the fish. ||2||

ਮਾਰੂ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੮

Raag Maaroo Guru Arjan Dev

ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥

Pooran Bisathheeran Suaamee Aahi Aaeiou Paashhai ||

O Perfect and Expansive Lord and Master, I follow You in love.

ਮਾਰੂ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੯

Raag Maaroo Guru Arjan Dev

ਸਗਲੇ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥

Sagalo Bhoo Manddal Khanddal Prabh Thum Hee Aashhai ||3||

O God, You are pervading all the worlds, solar systems and galaxies. ||3||

ਮਾਰੂ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੦੫ ਪੰ. ੧੯

Raag Maaroo Guru Arjan Dev